

# ਲੁੜੀਦੀ ਜਾਣਕਾਰੀ/ਤਸਦੀਕ

ਨੋਟਿਸ ਦੀ ਮਿਤੀ: \_\_\_\_\_  
 ਕੇਸ ਦਾ ਨਾਂ: \_\_\_\_\_  
 ਕੇਸ ਨੰਬਰ: \_\_\_\_\_  
 ਕਰਮਚਾਰੀ ਦਾ ਨਾਂ: \_\_\_\_\_  
 ਕਰਮਚਾਰੀ ਨੰਬਰ: \_\_\_\_\_  
 ਟੈਲੀਫੋਨ ਨੰਬਰ: \_\_\_\_\_  
 ਵਰਕਰ ਦੇ ਘੱਟੋ: \_\_\_\_\_  
 ਪਤਾ: \_\_\_\_\_  
 \_\_\_\_\_

ਸਾਨੂੰ ਹਾਲ ਹੀ 'ਚ ਤੁਹਾਡੇ ਪਰਵਾਰ 'ਚ ਬਦਲਾਵ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਸਾਨੂੰ ਇਹ ਜਾਣਨ ਲਈ ਤੁਹਾਡੀ ਮਦਦ ਦੀ ਲੋੜ ਹੈ ਕਿ ਇਹ ਬਦਲਾਵ ਤੁਹਾਡੇ ਫਾਇਦਿਆਂ 'ਤੇ ਅਸਰ ਕਰੇਗਾ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਉਹ ਸਭ ਫਾਇਦੇ ਪ੍ਰਾਪਤ ਹੋਣ ਜਿਨ੍ਹਾਂ ਲਈ ਤੁਸੀਂ ਯੋਗ ਹੋ। ਜੇਕਰ ਇਹ ਤੁਹਾਡੇ ਫਾਇਦਿਆਂ ਨੂੰ ਘਟਾਉਂਦਾ ਜਾਂ ਬੰਦ ਕਰਦਾ ਹੈ ਤਾਂ ਤੁਹਾਨੂੰ ਇਕ ਨੋਟਿਸ ਪ੍ਰਾਪਤ ਹੋਵੇਗਾ।

- ਤੁਸੀਂ ਇਕ ਬਦਲਾਵ ਬਾਰੇ ਜਾਣਕਾਰੀ ਦਿੱਤੀ ਸੀ ਜੋ ਅਗਲੇ ਮਹੀਨੇ ਲਈ ਤੁਹਾਡੇ ਫਾਇਦੇ ਵਧਾ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਅਗਲੇ ਫਾਇਦੇ ਠੀਕ ਹਨ, ਕਿਰਪਾ ਕਰਕੇ ਸਾਨੂੰ \_\_\_\_\_ ਤੱਕ ਹੇਠਾਂ ਦੱਸੀਆਂ ਗਈਆਂ ਚੀਜ਼ਾਂ ਵਾਪਸ ਕਰੋ। ਜੇਕਰ ਤੁਹਾਨੂੰ ਇਹ ਚੀਜ਼ਾਂ ਵਾਪਸ ਕਰਨ ਲਈ ਜ਼ਿਆਦਾ ਸਮਾਂ ਚਾਹੀਦਾ ਹੈ, ਤਾਂ ਕਿਰਪਾ ਕਰਕੇ ਸਾਨੂੰ ਇਸ ਤਾਰੀਖ ਤੋਂ ਪਹਿਲਾਂ ਦੱਸੋ। ਜੇਕਰ ਹੇਠਾਂ ਦੱਸੀਆਂ ਗਈਆਂ ਚੀਜ਼ਾਂ ਇਸ ਤਾਰੀਖ ਤੋਂ ਬਾਅਦ ਪ੍ਰਾਪਤ ਹੁੰਦੀਆਂ ਹਨ, ਤਾਂ ਫਾਇਦਿਆਂ 'ਚ ਕੋਈ ਵੀ ਵਾਧਾ ਦੇਰ ਨਾਲ ਲਾਗੂ ਕੀਤਾ ਜਾਵੇਗਾ। ਜੇਕਰ ਤੁਹਾਨੂੰ ਇਨ੍ਹਾਂ 'ਚੋਂ ਕੋਈ ਚੀਜ਼ ਪ੍ਰਾਪਤ ਕਰਨ 'ਚ ਮਦਦ ਦੀ ਲੋੜ ਹੈ, ਤਾਂ ਤੁਸੀਂ ਆਪਣੀ ਕਾਉਟੀ ਦੇ CalFresh (ਫੂਡ ਸਟੈਂਪਾਂ) ਦਫਤਰ 'ਚ ਸੰਪਰਕ ਕਰ ਸਕਦੇ ਹੋ।